

- ਉਨ੍ਹਾਂ ਨੂੰ ਸਕੂਲ ਕਲੱਬ, ਡਰਾਮਾ, ਥੀਏਟਰ, ਜਾਂ ਖੇਡਾਂ ਦੀ ਸਰਗਰਮੀ ਵਿਚ ਹਿੱਸਾ ਲੈਣ ਲਈ ਉਤਸ਼ਾਹ ਦਿਉ ਜਿੱਥੇ ਉਹ ਹੋਰਨਾਂ ਨੂੰ ਅੰਗਰੇਜ਼ੀ ਬੋਲਦੇ ਸੁਣਨਗੇ ਅਤੇ ਉਨ੍ਹਾਂ ਨੂੰ ਆਪ ਅੰਗਰੇਜ਼ੀ ਬੋਲਣ ਦਾ ਮੌਕਾ ਮਿਲੇਗਾ। ਇਨ੍ਹਾਂ ਤਜਰਬਿਆਂ ਬਾਰੇ ਉਨ੍ਹਾਂ ਨਾਲ ਗੱਲ ਕਰੋ।
- ਉਨ੍ਹਾਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਗੱਲ ਕਰੋ ਅਤੇ ਇਹ ਗੱਲ ਕਰੋ ਕਿ ਉਨ੍ਹਾਂ ਦਾ ਕੀ ਬਣਨ ਦਾ ਸੁਫਨਾ ਹੈ। ਉਹ ਤੁਹਾਡੇ ਸੁਫਨਿਆਂ ਬਾਰੇ ਸੁਣਨਾ ਵੀ ਪਸੰਦ ਕਰ ਸਕਦੇ ਹਨ।
- ਉਨ੍ਹਾਂ ਨਾਲ ਸਿਖਿਆ ਦੇ ਟੀ ਵੀ ਸ਼ੋਅ ਦੇਖੋ ਅਤੇ ਤੁਸੀਂ ਜੋ ਸਿਖਿਆ ਹੈ ਉਸ ਬਾਰੇ ਗੱਲ ਕਰੋ।
- ਆਪਣੀ ਕਮਿਊਨਿਟੀ ਵਿਚ ਦਿਲਚਸਪੀ ਵਾਲੀਆਂ ਥਾਵਾਂ ਅਤੇ ਪ੍ਰੋਗਰਾਮਾਂ ਵਿਚ ਜਾਉ: ਪਾਰਕ, ਮਿਊਜ਼ੀਅਮ, ਵਿਰਾਸਤੀ ਅਤੇ ਕੁਦਰਤੀ ਇਤਿਹਾਸ ਵਾਲੀਆਂ ਥਾਵਾਂ, ਮੇਲੇ, ਜਸ਼ਨ, ਸਭਿਆਚਾਰਕ ਪ੍ਰੋਗਰਾਮ ਆਦਿ। ਤੁਸੀਂ ਜੋ ਮਹਿਸੂਸ ਕੀਤਾ ਉਸ ਬਾਰੇ ਗੱਲ ਕਰੋ।

ਧਿਆਨ ਅਤੇ ਧੀਰਜ ਨਾਲ ਸੁਣ ਕੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਘਰ ਦੀ ਜ਼ਬਾਨ ਅਤੇ ਅੰਗਰੇਜ਼ੀ ਵਿਚ ਸੋਚਣਾ ਅਤੇ ਬੋਲਣਾ ਵਿਕਸਤ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਰਹੇ ਹੋਵੋਗੇ।



“Talk: An Important Part of Learning”

[Punjabi]

ਇਹ ਬਰੋਸ਼ਰ ਵੀ ਐੱਸ ਬੀ (VSB) ਸਵਿਸ ਪ੍ਰੋਗਰਾਮ ਵਲੋਂ ਸਪੱਸ਼ਟ ਕੀਤੇ ਗਏ ਅਤੇ ਅੰਗਰੇਜ਼ੀ (ESL/ELL) ਦੇ ਅਧਿਆਪਕਾਂ ਦੇ ਇਕ ਗਰੁੱਪ ਅਤੇ ਮਲਟੀਕਲਚਰਲ ਲੀਏਜੇਨ ਵਰਕਰਾਂ (MCLW) ਦੀ ਟੀਮ ਵਲੋਂ ਸਾਂਝੇ ਤੌਰ ਤੇ ਤਿਆਰ ਕੀਤੇ ਗਏ ਬਰੋਸ਼ਰਾਂ ਦੀ ਲੜੀ ਵਿੱਚੋਂ ਇਕ ਹੈ।

Canada



WelcomeBC

ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਮਿਲੀ ਮਾਇਕ ਸਹਾਇਤਾ ਨਾਲ ਇਹ ਪ੍ਰਾਜੈਕਟ ਸੰਭਵ ਹੋਇਆ ਹੈ।

ਗੱਲਬਾਤ ਕਰਨਾ:

ਸਿੱਖਣ ਦਾ ਇਕ

ਜ਼ਰੂਰੀ ਹਿੱਸਾ



“ ਅੰਗਰੇਜ਼ੀ ਜ਼ਬਾਨ ਦੇ ਹੁਨਰਾਂ ਦਾ ਮਕਸਦ ਵਿਦਿਆਰਥੀਆਂ ਨੂੰ ਬੋਲਣ, ਸੁਣਨ, ਪੜ੍ਹਣ, ਲਿਖਣ, ਦੇਖਣ ਰਾਹੀਂ ਨਿੱਜੀ ਅਤੇ ਬੌਧਿਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਵਿਚ ਅਰਥ ਕੱਢਣ ਅਤੇ ਸਮਾਜ ਦੇ ਸਾਰੇ ਪੱਖਾਂ ਵਿਚ ਅਸਰਦਾਰ ਤਰੀਕੇ ਨਾਲ ਹਿੱਸਾ ਲੈਣ ਲਈ ਤਿਆਰ ਕਰਨਾ ਹੈ।

ਬੀ ਸੀ ਦਾ ਵਿਦਿਆ ਮਹਿਕਮਾ

ਬੱਚੇ ਵੱਖ ਵੱਖ ਕਿਸਮਾਂ ਦੇ ਤਜਰਬਿਆਂ ਰਾਹੀਂ ਅਰਥ ਕੱਢ ਕੇ ਸੋਚਣਾ, ਪੜ੍ਹਣਾ ਅਤੇ ਲਿਖਣਾ ਸਿੱਖਦੇ ਹਨ। ਉਹ ਰਹਿਣ-ਸਹਿਣ ਅਤੇ ਹੋਰ ਲੋਕਾਂ ਨਾਲ ਸੰਪਰਕ ਰਾਹੀਂ ਗੱਲ ਕਰਨਾ ਸਿੱਖਦੇ ਹਨ। ਗੱਲ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਸੋਚਣੀ ਵਿਕਸਤ ਕਰਨ ਵਿਚ ਮਦਦ ਹੁੰਦੀ ਹੈ। ਬੀ ਸੀ ਦੇ ਸਕੂਲਾਂ ਵਿਚ, ਸੁਣਨਾ ਅਤੇ ਬੋਲਣਾ ਜ਼ਰੂਰੀ ਹੁਨਰ ਹਨ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਸਿੱਖਦੇ ਅਤੇ ਵਰਤਦੇ ਹਨ।

ਸੁਣਨ ਅਤੇ ਬੋਲਣ ਦੇ ਹੁਨਰ ਹਨ:

- ਬੱਚਿਆਂ ਦੀ ਸੋਚਣੀ ਦੇ ਵਿਕਾਸ ਲਈ ਜ਼ਰੂਰੀ;
- ਪੜ੍ਹਣਾ ਅਤੇ ਲਿਖਣਾ ਸਿੱਖਣ ਦੀ ਬੁਨਿਆਦ;
- ਅਕਾਦਮਿਕ ਸਿੱਖਿਆ ਲਈ ਆਧਾਰ; ਅਤੇ
- ਸਮਾਜਿਕ ਹੁਨਰਾਂ ਦੇ ਵਿਕਾਸ ਲਈ ਇਕ ਮੁੱਖ ਤੱਤ।

ਟੀਚਰ, ਅਰਥਭਰਪੂਰ ਕਾਰਜਾਂ ਅਤੇ ਸਰਗਰਮੀਆਂ ਰਾਹੀਂ ਸੁਣਨ ਅਤੇ ਬੋਲਣ ਨੂੰ ਵਿਕਸਤ ਕਰਦੇ ਹਨ ਜਿਵੇਂ ਕਿ:

- ਟੀਚਰ ਅਤੇ ਬੱਚੇ ਵਿਚਕਾਰ ਸਿੱਧੀ ਗੱਲਬਾਤ।
- ਇਕੱਠਿਆਂ ਕੰਮ ਕਰਨਾ ਜਿੱਥੇ ਦੋ ਵਿਦਿਆਰਥੀ ਕੋਈ ਕੰਮ ਪੂਰਾ ਕਰਨ ਲਈ ਚਲ ਕੇ ਕੰਮ ਕਰਦੇ ਹਨ ਅਤੇ ਆਪਣੀ ਸਮਝ ਨੂੰ ਇਕ ਦੂਜੇ ਨਾਲ ਅਤੇ ਕਲਾਸ ਨਾਲ ਸਾਂਝਾ ਕਰਦੇ ਹਨ।
- ਅਜਿਹੀਆਂ ਜੁਗਤਾਂ ਜਿਹੜੀਆਂ ਵਿਦਿਆਰਥੀਆਂ ਨੂੰ ਇਸ ਗੱਲ ਬਾਰੇ ਸਚੇਤ ਕਰਦੀਆਂ ਹਨ ਕਿ ਉਹ ਕਿਵੇਂ ਸੋਚਦੇ ਅਤੇ ਸਿੱਖਦੇ ਹਨ।

ਸਿੱਖਣ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਵਿਦਿਆਰਥੀਆਂ ਤੋਂ ਇਕ ਦੂਜੇ ਨਾਲ ਗੱਲ ਕਰਨ ਦੀ ਮੰਗ ਕਰਦੀਆਂ ਹਨ। ਉਦਾਹਰਣਾਂ ਵਿਚ ਸ਼ਾਮਲ ਹਨ: ਪੜ੍ਹਣ ਵਾਲਿਆਂ ਦਾ ਥੀਏਟਰ, ਰੋਲ ਪਲੇਅ ਕਰਨਾ, ਸਮੱਸਿਆਵਾਂ ਦਾ ਹੱਲ, ਐਕਟਿੰਗ, ਖੋਜ ਦੇ ਸਾਂਝੇ ਪ੍ਰੋਜੈਕਟ, ਬਹਿਸਾਂ ਅਤੇ ਵਿਚਾਰ ਵਟਾਂਦਰੇ।

ਘਰ ਵਿਚ ਸੁਣਨ ਅਤੇ ਬੋਲਣ ਦੇ ਹੁਨਰ ਵਿਕਸਤ ਕਰਨ ਵਿਚ ਮਾਪੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?

- ਉਨ੍ਹਾਂ ਦੀਆਂ ਰੋਜ਼ਾਨਾ ਸਰਗਰਮੀਆਂ ਅਤੇ ਅਨੁਭਵਾਂ ਬਾਰੇ ਉਨ੍ਹਾਂ ਨਾਲ ਗੱਲ ਕਰੋ ਅਤੇ ਆਪਣੇ ਵੀ ਸਾਂਝੇ ਕਰੋ। ਉਨ੍ਹਾਂ ਨੂੰ ਪੁੱਛੋ ਕਿ ਉਸ ਦਿਨ ਉਨ੍ਹਾਂ ਨੇ ਸਕੂਲ ਵਿਚ ਕੀ ਕੀਤਾ, ਉਨ੍ਹਾਂ ਨੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਕੀਤੀ, ਉਨ੍ਹਾਂ ਨੇ ਕਿਹੜੀ ਚੀਜ਼ ਸਭ ਤੋਂ ਘੱਟ ਪਸੰਦ ਕੀਤੀ ਅਤੇ ਕਿਉਂ। ਉਨ੍ਹਾਂ ਦੇ ਜਵਾਬ ਸੁਣੋ।
- ਰਲ ਕੇ ਕਿਤਾਬਾਂ ਬਾਰੇ ਗੱਲਾਂ ਕਰੋ। ਕਹਾਣੀ ਵਿਚਲੇ ਪਾਤਰਾਂ ਅਤੇ ਘਟਨਾਵਾਂ ਬਾਰੇ ਵਿਚਾਰ ਕਰੋ।
- ਉਨ੍ਹਾਂ ਦੀਆਂ ਕਾਮਯਾਬੀਆਂ ਅਤੇ ਜੇ ਕੋਈ ਸਰੋਕਾਰ ਹੋਣ ਤਾਂ ਉਨ੍ਹਾਂ ਬਾਰੇ ਗੱਲ ਕਰੋ।

ਬੀ ਸੀ ਦੀ ਪੜ੍ਹਾਈ: ਸਮਾਜਿਕ, ਜਜ਼ਬਾਤੀ, ਬੌਧਿਕ, ਕਲਾਤਮਕ ਅਤੇ ਸਰੀਰਕ ਵਿਕਾਸ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਨਾਲ ਵਧਾਉਣਾ।